



Orientation to Ontario

ਬਾਲ-ਸੰਭਾਲ

ਬਾਲ-ਸੰਭਾਲ ਦੀਆਂ ਕਿਸਮਾਂ

ਦੇਵੇਂ ਕਿਸਮ ਦੀ ਬਾਲ-ਸੰਭਾਲ ਦੀ ਲਾਗਤ ਵਿਆਪਕ ਤੌਰ 'ਤੇ ਵੱਖ ਹੁੰਦੀ ਹੈ ਅਤੇ ਵੱਖ-ਵੱਖ ਬਾਲ-ਸੰਭਾਲ ਸੈਂਟਰਾਂ ਦੇ ਵੱਖ-ਵੱਖ ਨੇਮ ਹਨ। ਕੁੱਝ ਚਾਹੁੰਦੇ ਹਨ ਕਿ ਤੁਹਾਡਾ ਬੱਚਾ ਪੂਰਾ ਸਮਾਂ ਰਹੇ। ਹੋਰ ਸੈਂਟਰ ਪਾਰਟ-ਟਾਈਮ ਅਤੇ ਡ੍ਰਾਪ-ਇਨ ਬਾਲ-ਸੰਭਾਲ ਮੁਹੱਈਆ ਕਰਦੇ ਹਨ। ਇਹਨਾਂ ਵਿੱਚ ਲੰਮੀਆਂ ਉਡੀਕ ਸੂਚੀਆਂ ਹੋ ਸਕਦੀਆਂ ਹਨ।

ਲਾਇਸੈਂਸਸ਼ੁਦਾ ਬਾਲ-ਸੰਭਾਲ

ਦਿਨ ਦੀਆਂ ਨਰਸਰੀਆਂ ਬਾਰੇ ਕਾਨੂੰਨ (Day Nurseries Act) ਹੇਠ ਦਸ ਸਾਲ ਦੀ ਉਮਰ ਤੋਂ ਘੱਟ ਪੰਜ ਤੋਂ ਵੱਧ ਅਸਬੰਧਿਤ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਕੇਅਰਗਿਵਰਾਂ ਨੂੰ ਸਿੱਖਿਆ ਵਿਭਾਗ ਤੋਂ ਲਾਇਸੈਂਸ ਜ਼ਰੂਰ ਲੈਣਾ ਚਾਹੀਦਾ ਹੈ। ਮਹਿਕਮੇ ਦੇ ਸਟਾਫ਼ ਵਲੋਂ ਲਾਇਸੈਂਸਸ਼ੁਦਾ ਬਾਲ-ਸੰਭਾਲ ਸੈਂਟਰਾਂ ਦਾ ਨੇਮ ਨਾਲ ਮੁਆਇਨਾ ਕੀਤਾ ਜਾਂਦਾ ਹੈ, ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਉਹ ਸਿਹਤ, ਸੁਰੱਖਿਆ ਅਤੇ ਕੇਅਰਗਿਵਰ ਦੀ ਸਿਖਲਾਈ ਦੇ ਮਿਆਰ ਪੂਰੇ ਕਰਦੇ ਹਨ। ਲਾਇਸੈਂਸਸ਼ੁਦਾ ਬਾਲ-ਸੰਭਾਲ ਇੱਕ ਨਿਜੀ ਘਰ, ਸਕੂਲ, ਭਾਈਚਾਰਕ ਸੈਂਟਰ ਜਾਂ ਇੱਕ ਵੱਖਰੀ ਸਹੂਲਤ ਵਿੱਚ ਹੋ ਸਕਦਾ ਹੈ। ਕੁਝ ਲਾਇਸੈਂਸਸ਼ੁਦਾ ਬਾਲ-ਸੰਭਾਲ ਸੈਂਟਰ ਪ੍ਰਾਈਵੇਟ ਹਨ ਅਤੇ ਹੋਰਨਾਂ ਨੂੰ ਸਹਿਕਾਰੀ ਵਜੋਂ ਚਲਾਇਆ ਜਾਂਦਾ ਹੈ, ਜਿੱਥੇ ਸੈਂਟਰ ਚਲਾਉਣ ਲਈ ਮਾਤਾ-ਪਿਤਾ ਮਦਦ ਕਰਦੇ ਹਨ।

ontario.ca ਜਾਂ findlink.at/childcare 'ਤੇ ਸਿੱਖਿਆ ਮਹਿਕਮੇ 'ਤੇ ਬਾਲ-ਸੰਭਾਲ ਵਿਕਲਪਾਂ ਬਾਰੇ ਜਾਣੋ।

ਬਿਨਾ ਲਾਇਸੈਂਸਸ਼ੁਦਾ ਬਾਲ-ਸੰਭਾਲ

ਆਪਣੇ ਖੁਦ ਦੇ ਘਰ ਵਿੱਚ ਪੰਜ ਜਾਂ ਘੱਟ ਅਸਬੰਧਿਤ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਕੇਅਰਗਿਵਰਾਂ ਨੂੰ ਲਾਇਸੈਂਸ ਦੀ ਲੋੜ ਨਹੀਂ ਪੈਂਦੀ। ਲਾਇਸੈਂਸ ਦੀ ਲੋੜ ਨਹੀਂ ਪੈਂਦੀ।

ਜਦੋਂ ਤੁਸੀਂ ਬਿਨਾ ਲਾਇਸੈਂਸਸ਼ੁਦਾ ਬਾਲ-ਸੰਭਾਲ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ ਆਪਣੇ ਖੁਦ ਦੇ ਫੈਸਲੇ 'ਤੇ ਭਰੋਸਾ ਜ਼ਰੂਰ ਕਰਨਾ ਚਾਹੀਦਾ ਹੈ, ਜੋ ਕਿ ਉਹ ਤੁਹਾਡੇ ਬੱਚੇ ਨੂੰ ਢੁਕਵੀਂ ਸੰਭਾਲ ਮੁਹੱਈਆ ਕਰੇਗੀ।

ਬਾਲ-ਸੰਭਾਲ ਲਈ ਸਬਸਿਡੀਆਂ

ਜੇ ਤੁਸੀਂ ਬਾਲ-ਸੰਭਾਲ ਲਈ ਭੁਗਤਾਨ ਨਹੀਂ ਕਰ ਸਕਦੇ, ਤਾਂ ਤੁਸੀਂ ਸਬਸਿਡੀ ਲਈ ਹੱਕਦਾਰ ਹੋ ਸਕਦੇ ਹਨ। ਆਪਣੇ ਸੈਟਲਮੈਂਟ ਬਾਰੇ ਸਲਾਹਕਾਰ ਨਾਲ ਗੱਲਬਾਤ ਕਰੋ ਜਾਂ ontario.ca ਜਾਂ findlink.at/payingchc 'ਤੇ ਸਿੱਖਿਆ ਵਿਭਾਗ 'ਤੇ ਜਾਓ।

ਆਪਣੀ ਨਜ਼ਦੀਕੀ ਸੈਟਲਮੈਂਟ ਏਜੰਸੀ ਦਾ ਪਤਾ ਲਾਉਣ ਲਈ settlement.org 'ਤੇ ਜਾਓ।

CANADA CHILD BENEFIT (CCB) - ਕਨੇਡਾ ਵਿੱਚ ਬਾਲ-ਲਾਭ

18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਪਰਵਰਿਸ਼ ਦੀ ਲਾਗਤ ਵਿੱਚ ਹੱਕਦਾਰ ਪਰਿਵਾਰਾਂ ਦੀ ਮਦਦ ਕਰਨ ਲਈ ਉਹਨਾਂ ਨੂੰ ਇੱਕ ਟੈਕਸ-ਮੁਕਤ ਮਹੀਨੇਵਾਰ CCB ਭੁਗਤਾਨ ਕੀਤਾ ਜਾਂਦਾ ਹੈ। ਬੱਚੇ ਦੀ ਮੁੱਢਲੀ ਸੰਭਾਲ ਲਈ ਜ਼ਿੰਮੇਵਾਰ ਕੋਈ ਵੀ ਵਿਅਕਤੀ ਇਹ ਲਾਭ ਲੈ ਸਕਦਾ ਹੈ। ਹੋਰ ਜਾਣਕਾਰੀ ਲਈ servicecanada.gc.ca ਜਾਂ findlink.at/UChildCB ਸਰਵਿਸ ਕਨੇਡਾ 'ਤੇ ਜਾਓ।

ਆਹਿਮ ਟਿੱਪਣੀ

ਓਂਟਾਰੀਓ ਵਿੱਚ ਬਾਲ-ਸੰਭਾਲ ਦੀਆਂ ਦੋ ਕਿਸਮਾਂ ਹਨ: ਲਾਇਸੈਂਸਸ਼ੁਦਾ ਅਤੇ ਬਿਨਾ ਲਾਇਸੈਂਸਸ਼ੁਦਾ। ਤੁਹਾਨੂੰ ਇਹਨਾਂ ਦੇ ਵਿਕਲਪਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਫਿਰ ਚੁਣੋ ਕਿ ਤੁਹਾਡੇ ਪਰਿਵਾਰ ਲਈ ਬਿਹਤਰ ਕੀ ਹੈ।

ਓਂਟਾਰੀਓ ਦੇ ਮੁੱਢਲੇ ਸਾਲ ਦੇ ਸੈਂਟਰ

ਸੂਬੇ ਭਰ ਵਿਚਲੇ ਭਾਈਚਾਰਕ ਸੈਂਟਰਾਂ ਵਿੱਚ ਮੁੱਢਲੇ ਸਾਲ ਦੇ ਸੈਂਟਰ ਸਬੰਧੀ ਪ੍ਰੋਗਰਾਮ ਹਨ।

Funded by / Financé par



Immigration, Refugees and Citizenship Canada

Immigration, Réfugiés et Citoyenneté Canada



1-855-626-0002
<https://settlement.org/o2o>



ਸਰਕਾਰੀ ਰਕਮਾਂ ਨਾਲ ਚੱਲਣ ਵਾਲੇ ਇਹਨਾਂ ਸੈਂਟਰਾਂ ਵਿੱਚ ਮਾਤਾ-ਪਿਤਾ ਅਤੇ ਕੇਅਰਗਿਵਰ ਛੇ ਸਾਲ ਤੱਕ ਦੇ ਬੱਚਿਆਂ ਨੂੰ ਖੇਡਣ ਅਤੇ ਪੜ੍ਹਣ ਲਈ ਲਿਆ ਸਕਦੇ ਹਨ ਅਤੇ ਉਹਨਾਂ ਨੂੰ ਬੱਚਿਆਂ ਦੇ ਨਾਲ ਹੀ ਰਹਿਣਾ ਚਾਹੀਦਾ ਹੈ। ਇਹ ਸੈਂਟਰ ਪਰਿਵਾਰਕ ਸੇਵਾਵਾਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਦੇ ਹਨ ਅਤੇ ਇੱਥੇ ਆਉਣ ਦੀ ਕੋਈ ਲਾਗਤ ਨਹੀਂ ਲਗਦੀ।

ਆਪਣੇ ਨਜ਼ਦੀਕੀ ਸੈਂਟਰ ਦਾ ਪਤਾ ਲਾਉਣ ਲਈ **1-800-268-1153** 'ਤੇ ਸਰਵਿਸ ਓਟਾਰੀਓ ਨੂੰ ਕਾਲ ਕਰੋ ਜਾਂ oeyc.edu.gov.on.ca ਜਾਂ findlink.at/EarlyYearC 'ਤੇ ਸਿੱਖਿਆ ਵਿਭਾਗ 'ਤੇ ਜਾਓ।

ਪੂਰੇ ਦਿਨ ਦਾ ਕਿੰਡਰਗਾਰਟਨ

ਓਟਾਰੀਓ ਦੇ ਪਬਲਿਕ ਸਕੂਲ ਇਸ ਸਮੇਂ ਚਾਰ ਅਤੇ ਪੰਜ ਸਾਲ ਦੇ ਬੱਚਿਆਂ ਲਈ ਪੂਰੇ ਦਿਨ ਦੇ ਕਿੰਡਰਗਾਰਟਨ ਦੀ ਪੇਸ਼ਕਸ਼ ਕਰਦੇ ਹਨ। ਕਿੰਡਰਗਾਰਟਨ ਦੇ ਬਹੁਤੇ ਪ੍ਰੋਗਰਾਮਾਂ ਵਿੱਚ ਇੱਕ ਅਧਿਆਪਕ ਅਤੇ ਮੁੱਢਲੇ ਬਚਪਨ ਦੇ ਐਜੂਕੇਟਰ ਸ਼ਾਮਿਲ ਹਨ। ਕੁੱਝ ਸਕੂਲ ਸਵੇਰੇ 7:00 ਵਜੇ ਤੋਂ ਸ਼ਾਮੀਂ 6:00 ਵਜੇ ਤੱਕ ਕਿੰਡਰਗਾਰਟਨ ਵਿਦਿਆਰਥੀਆਂ ਲਈ ਸਕੂਲ ਤੋਂ ਪਹਿਲਾਂ ਅਤੇ ਸਕੂਲ ਤੋਂ ਬਾਅਦ ਦੇ ਪ੍ਰੋਗਰਾਮਾਂ ਦੀ ਵੀ ਪੇਸ਼ਕਸ਼ ਕਰਦੇ ਹਨ। ਕਿੰਡਰਗਾਰਟਨ ਮੁਫ਼ਤ ਹੈ, ਪਰ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਤੋਂ ਪਹਿਲਾਂ ਅਤੇ ਸਕੂਲ ਤੋਂ ਬਾਅਦ ਦੇ ਪ੍ਰੋਗਰਾਮਾਂ, ਜਿਹਨਾਂ ਦੀਆਂ ਅਕਸਰ ਉਡੀਕ ਸੂਚੀਆਂ ਹੁੰਦੀਆਂ ਹਨ, ਲਈ ਢੁੱਕਵੀਂ ਫੀਸ ਦਾ ਭੁਗਤਾਨ ਜ਼ਰੂਰ ਕਰਨਾ ਪੈਣਾ ਹੈ।

ਹੋਰ ਜਾਣਕਾਰੀ ਲਈ ontario.ca ਜਾਂ findlink.at/full-dayK 'ਤੇ ਸਿੱਖਿਆ ਵਿਭਾਗ 'ਤੇ ਜਾਓ।



ਕੀ ਤੁਹਾਨੂੰ ਪਤਾ ਹੈ?

ਕਈ ਬਾਲ-ਸੰਭਾਲ ਸੈਂਟਰ ਮੁੱਢਲੇ ਬਚਪਨ ਦੀ ਸਿੱਖਿਆ (ECE) ਦੇ ਡਿਪਲੋਮਿਆਂ ਵਾਲੇ ਕੇਅਰਗਿਵਰਾਂ ਨੂੰ ਨੌਕਰੀ 'ਤੇ ਰੱਖਦੇ ਹਨ।

